

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ, ਲੋਕਲ ਕਾਰੋਬਾਰਾਂ ਨੂੰ ਸਹਿਯੋਗ ਕਰਨ ਲਈ ਸ਼ੋਪਹੇਅਰ (ShopHERE) ਨਾਲ ਜੁੜਨ ਵਾਲੇ ਕੈਨੇਡਾ ਦੇ ਪਹਿਲੇ ਸ਼ਹਿਰਾਂ ਵਿੱਚੋਂ ਇੱਕ ਹੈ

ਬ੍ਰੈਂਪਟਨ, ਓਨਟਾਰੀਓ (29 ਮਈ, 2020) – ਬ੍ਰੈਂਪਟਨ, ਕੈਨੇਡਾ ਦੀਆਂ ਪਹਿਲੀਆਂ ਮਿਊਨਿਸੀਪਲਟੀਜ਼ ਵਿੱਚੋਂ ਇੱਕ ਹੈ, ਜਿਸਨੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਸ਼ੋਪਹੇਅਰ (ShopHERE) ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ।

[ਸ਼ੋਪਹੇਅਰ \(ShopHERE\)](#), ਗੂਗਲ (Google), ਸ਼ੋਪੀਫਾਈ (Shopify), ਮਾਸਟਰਕਾਰਡ (Mastercard), ਮਾਈਕ੍ਰੋਸੌਫਟ (Microsoft), ਫੇਸਬੁੱਕ (Facebook), ਈਬੇ (eBay), ਅਤੇ ਈਸ਼ਿਪਰ (eShipper) ਜਿਹੇ ਵਿਕਰੇਤਾਵਾਂ ਦੇ ਨਾਲ ਸਹਿਯੋਗ ਵਿੱਚ, ਡਿਜੀਟਲ ਮੈਨ ਸਟ੍ਰੀਟ ਵੱਲੋਂ ਪੇਸ਼ ਕੀਤਾ ਜਾਣ ਵਾਲਾ ਇੱਕ ਪ੍ਰੋਗਰਾਮ ਹੈ। ਇਹ ਪ੍ਰੋਗਰਾਮ ਸਭ ਤੋਂ ਪਹਿਲਾਂ ਸਿਟੀ ਆਫ ਟੋਰੋਂਟੋ (City of Toronto) ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਗਰਾਮ ਲੋਕਲ ਕਾਰੋਬਾਰੀਆਂ ਅਤੇ ਕਲਾਕਾਰਾਂ ਨੂੰ ਮੁਫਤ ਵਿੱਚ ਔਨਲਾਈਨ ਸਟੋਰ ਬਣਾਉਣ ਲਈ ਸੇਵਾ ਪ੍ਰਦਾਨ ਕਰਦਾ ਹੈ। ਕੱਲ੍ਹ, Google ਨੇ ਰਾਸ਼ਟਰੀ ਤੌਰ ਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ, \$1 ਮਿਲੀਅਨ ਦੀ ਵਚਨਬੱਧਤਾ ਦੀ ਘੋਸ਼ਣਾ ਕੀਤੀ। ਬ੍ਰੈਂਪਟਨ, ਇਸ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਸ਼ਹਿਰਾਂ ਵਿੱਚੋਂ ਇੱਕ ਹੈ।

ਜਿਵੇਂ ਕਿ ਲੋਕਲ ਕਾਰੋਬਾਰੀ ਅਤੇ ਕਲਾਕਾਰ, ਕੋਵਿਡ-19 (COVID-19) ਦੇ ਅਸਰਾਂ ਨਾਲ ਨਿਪਟ ਰਹੇ ਹਨ ਅਤੇ ਉਹ ਔਨਲਾਈਨ ਆਪਣੀਆਂ ਪੇਸ਼ਕਸ਼ਾਂ ਕਰ ਰਹੇ ਹਨ। ਉਹਨਾਂ ਵਿੱਚੋਂ ਕੁਝ ਨੂੰ ਸ਼ੁਰੂਆਤ ਕਰਨ ਲਈ ਸਹਿਯੋਗ ਦੀ ਲੋੜ ਹੈ। ਸ਼ੋਪਹੇਅਰ ਲੋਕਲ ਕਾਰੋਬਾਰਾਂ ਨੂੰ ਡਿਜੀਟਲ ਪਲੇਟਫਾਰਮ ਬਣਾਉਣ ਵਿੱਚ ਮਦਦ ਕਰਦਾ ਹੈ, ਜਿਸਦੀ ਉਹਨਾਂ ਨੂੰ ਲੋੜ ਹੈ, ਤਾਂ ਜੋ ਉਹ ਨਵੇਂ ਤਰੀਕਿਆਂ ਨਾਲ ਗਾਹਕਾਂ ਨੂੰ ਉਤਪਾਦ ਵੇਚਣ ਜਾਂ ਸੇਵਾਵਾਂ ਦੇਣਾ ਜਾਰੀ ਰੱਖਣ।

ਸ਼ੋਪਹੇਅਰ ਪ੍ਰੋਗਰਾਮ ਦੇ ਹਿੱਸੇ ਵਜੋਂ, ਕਾਰੋਬਾਰੀਆਂ ਨੂੰ ਉਹਨਾਂ ਦੀ ਖਾਸ ਜਾਣਕਾਰੀ ਅਤੇ ਬ੍ਰਾਂਡ ਦੇ ਅਨੁਕੂਲ ਬਣਾਇਆ ਗਿਆ, ਉਹਨਾਂ ਦੀ ਪਸੰਦ ਦਾ ਔਨਲਾਈਨ ਸਟੋਰ ਮਿਲਦਾ ਹੈ। ਉਹਨਾਂ ਨੂੰ ਆਪਣਾ ਔਨਲਾਈਨ ਸਟੋਰ ਸਥਾਪਿਤ ਅਤੇ ਸ਼ੁਰੂ ਕਰਨ ਵਿੱਚ ਵੀ ਸਹਾਇਤਾ ਮਿਲਦੀ ਹੈ। ਨਾਲ ਹੀ, ਉਹਨਾਂ ਨੂੰ ਡਿਜੀਟਲ ਮਾਰਕੀਟਿੰਗ, ਸਿਪਿੰਗ ਅਤੇ ਇਨਵੈਂਟਰੀ ਪ੍ਰਬੰਧਨ ਜਿਹੇ ਖੇਤਰਾਂ ਵਿੱਚ ਸਹਾਇਤਾ ਲਈ ਟ੍ਰੇਨਿੰਗ ਵੀ ਮਿਲਦੀ ਹੈ।

ਸ਼ੋਪਹੇਅਰ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ, ਕਾਰੋਬਾਰੀਆਂ ਦੇ 10 ਤੋਂ ਘੱਟ ਕਰਮਚਾਰੀ ਹੀ ਹੋਣੇ ਚਾਹੀਦੇ ਹਨ। ਜੇਕਰ ਕਾਰੋਬਾਰੀ ਦਾ ਕੈਫੇ, ਰੈਸਟੋਰੈਂਟ ਜਾਂ ਬਾਰ ਹੈ, ਤਾਂ ਉਸ ਵਿੱਚ 25 ਤੋਂ ਘੱਟ ਕਰਮਚਾਰੀ ਹੋਣੇ ਚਾਹੀਦੇ ਹਨ। ਜੇ ਕਾਰੋਬਾਰੀ ਕਿਸੇ ਫ੍ਰੈਂਚਾਈਜ਼ ਜਾਂ ਚੇਨ ਦਾ ਹਿੱਸਾ ਹਨ, ਉਹ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਯੋਗ ਨਹੀਂ ਹਨ।

13 ਮਈ ਨੂੰ, ਕਾਰੋਬਾਰ ਨੂੰ ਦੁਬਾਰਾ ਸ਼ੁਰੂ ਕਰਦੇ ਹੋਏ ਲੋਕਲ ਅਰਥਚਾਰੇ ਨੂੰ ਅੱਗੇ ਵਧਾਉਣ ਲਈ, ਸਿਟੀ ਵਾਸਤੇ ਇੱਕ ਫ੍ਰੈਮਵਰਕ ਦੇ ਤੌਰ ਤੇ, [ਬ੍ਰੈਂਪਟਨ ਕਾਉਂਸਿਲ ਨੇ ਇਕੋਨੋਮਿਕ ਰਿਕਵਰੀ ਸਟ੍ਰੈਟਜੀ ਨੂੰ ਮਨਜ਼ੂਰੀ ਦਿੱਤੀ \(Brampton Council approved an Economic Recovery Strategy\)](#)। ਸ਼ੋਪਹੇਅਰ ਕਈ ਤਰ੍ਹਾਂ ਦੀਆਂ ਉਹਨਾਂ ਤੁਰੰਤ ਪਹਿਲਕਦਮੀਆਂ ਵਿੱਚੋਂ ਇੱਕ ਹੈ, ਜਿਹਨਾਂ ਨੂੰ ਸਿਟੀ ਇਸ ਕਾਰਜਨੀਤੀ (ਸਟ੍ਰੈਟਜੀ) ਦੇ ਹਿੱਸੇ ਵਜੋਂ ਲਾਗੂ ਕਰੇਗੀ। ਜਿਸ ਨਾਲ ਲੋਕਲ ਕਾਰੋਬਾਰੀਆਂ ਨੂੰ ਸਹਿਯੋਗ ਕਰਨ ਵਿੱਚ ਮਦਦ ਮਿਲੇਗੀ ਕਿਉਂਕਿ ਉਹ ਕੋਵਿਡ-19 ਦੇ ਅਸਰਾਂ ਨਾਲ ਨਿਪਟ ਰਹੇ ਹਨ।

ਕਾਰੋਬਾਰੀ ਹਿੱਸਾ ਲੈਣ ਲਈ <https://digitalmainstreet.ca/shophere/> ਤੇ ਅਰਜ਼ੀ ਦੇ ਸਕਦੇ ਹਨ।

ਹਵਾਲੇ

“ਸਾਡੇ ਲੋਕਲ ਕਾਰੋਬਾਰੀ, ਸਾਡੇ ਭਾਈਚਾਰੇ ਦੀ ਨੀਂਹ ਹਨ। ਉਹਨਾਂ ਉੱਤੇ ਕੋਵਿਡ-19 ਦਾ ਬਹੁਤ ਜ਼ਿਆਦਾ ਅਸਰ ਹੋਇਆ ਹੈ। ਅਸੀਂ ਉਹਨਾਂ ਦੀ ਸਹਾਇਤਾ ਲਈ ਮਿਹਨਤ ਕਰ ਰਹੇ ਹਾਂ। ਅਸੀਂ ਟੇਕਆਉਟ ਵੈਡਨੈਸਡੇ (ਹਰ ਬੁੱਧਵਾਰ ਨੂੰ ਲੋਕਲ ਰੈਸਟੋਰੈਂਟਾਂ ਤੋਂ ਭੋਜਨ ਖਰੀਦ ਕੇ ਲੈ ਜਾਣਾ) ਅਤੇ ਹੁਣੇ ਜਿਹੇ ਹੀ ਸ਼ੁਰੂ ਹੋਣ ਵਾਲੀ ਸਾਡੀ ਸਪੋਰਟ ਲੋਕਲ ਬ੍ਰੈਂਪਟਨ ਮੁਹਿੰਮ ਵਿੱਚ ਹਿੱਸਾ ਲੈ ਰਹੇ ਹਾਂ। ਸ਼ੋਪਹੋਅਰ ਵਿੱਚ ਸਿਟੀ ਵੱਲੋਂ ਹਿੱਸਾ ਲੈਣ ਦੀ ਘੋਸ਼ਣਾ ਕਰਦੇ ਹੋਏ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਮੈਂ ਸਾਡੇ ਲੋਕਲ ਕਾਰੋਬਾਰੀਆਂ ਅਤੇ ਕਲਾਕਾਰਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਇਸ ਪ੍ਰੋਗਰਾਮ ਲਈ ਅਰਜ਼ੀ ਦੇਣ ਅਤੇ ਉਹਨਾਂ ਲਈ ਉਪਲਬਧ ਵਸੀਲਿਆਂ ਦਾ ਪੂਰਾ ਲਾਭ ਲੈਣ।”

– ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਅਸੀਂ ਕੋਵਿਡ-19 ਸੰਕਟ ਦੇ ਦੌਰਾਨ ਪੂਰਾ ਸਮਾਂ, ਸਾਡੇ ਕਾਰੋਬਾਰੀ ਭਾਈਚਾਰੇ ਨਾਲ ਨਿਯਮਿਤ ਤੌਰ ਤੇ ਜੁੜੇ ਰਹੇ ਹਾਂ। ਅਸੀਂ ਉਹਨਾਂ ਦੇ ਸਾਹਮਣੇ ਆਉਣ ਵਾਲੀਆਂ ਬੇਹੱਦ ਮੁਸ਼ਕਲ ਚੁਣੌਤੀਆਂ ਬਾਰੇ ਉਹਨਾਂ ਦੀ ਰਾਏ ਲਈ ਹੈ। ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਉਹਨਾਂ ਨੂੰ ਆਪਣੀ ਡਿਜੀਟਲ ਮੌਜੂਦਗੀ ਨੂੰ ਵਧਾਉਣ ਵਿੱਚ ਸਹਿਯੋਗ ਦੀ ਲੋੜ ਹੈ। ਅਸੀਂ ਉਹਨਾਂ ਦੀ ਰਾਏ ਸੁਣੀ। ਸ਼ੋਪਹੋਅਰ ਪ੍ਰੋਗਰਾਮ ਇੱਕ ਸ਼ਾਨਦਾਰ ਗੱਲ ਹੈ, ਜੋ ਉਹਨਾਂ ਦੀਆਂ ਔਨਲਾਈਨ ਪੇਸ਼ਕਸ਼ਾਂ ਵਿੱਚ ਵਾਧਾ ਕਰਨ ਅਤੇ ਨਵੇਂ ਕਾਰੋਬਾਰੀ ਮਾਡਲ ਵਿਕਸਿਤ ਕਰਨ ਵਿੱਚ ਉਹਨਾਂ ਦੀ ਮਦਦ ਕਰ ਰਿਹਾ ਹੈ। ਸਾਨੂੰ ਇਸ ਗੱਲ ਤੇ ਵੀ ਮਾਣ ਹੈ ਕਿ ਲੋਕਲ ਕੰਪਨੀ eShipper, ਉਹਨਾਂ ਕਈ ਭਾਈਵਾਲਾਂ ਵਿੱਚੋਂ ਇੱਕ ਹੈ, ਜਿਹਨਾਂ ਨੇ ਇਸ ਰਾਸ਼ਟਰੀ ਪਹਿਲਕਦਮੀ ਨੂੰ ਸਹਿਯੋਗ ਕਰਨ ਲਈ ਦਸਤਖਤ ਕੀਤੇ ਹਨ।”

– ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਕੋ-ਲੀਡ, ਮੇਅਰਸ ਕੋਵਿਡ-19 ਇਕੋਨੋਮਿਕ ਸਪੋਰਟ ਟਾਸਕ ਫੋਰਸ

“ਅਸੀਂ ਅਰਥਚਾਰੇ ਦੀ ਬਹਾਲੀ ਵੱਲ ਵਧ ਰਹੇ ਹਾਂ। ਅਸੀਂ ਬ੍ਰੈਂਪਟਨ ਦੇ ਅਰਥਚਾਰੇ ਨੂੰ ਵਧਾਉਣ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਅਤੇ ਦ੍ਰਿਸ਼ਟੀਕੋਣ ਲਾਗੂ ਕਰਕੇ, ਸਾਡੇ ਲੋਕਲ ਕਾਰੋਬਾਰੀ ਭਾਈਚਾਰੇ ਨੂੰ ਸਹਿਯੋਗ ਪ੍ਰਦਾਨ ਕਰਾਂਗੇ। ਸ਼ੋਪਹੋਅਰ ਇੱਕ ਅਜਿਹੀ ਪਹਿਲਕਦਮੀ ਹੈ, ਜੋ ਸਾਡੇ ਕਾਰੋਬਾਰੀਆਂ ਦੇ ਸਹਿਯੋਗ ਵਿੱਚ ਸਾਡੀ ਮਦਦ ਕਰੇਗੀ। ਇਸ ਸਹਿਯੋਗ ਨਾਲ ਉਹ ਅੱਗੇ ਵਧਦੇ ਹੋਏ ਆਪਣੇ ਦ੍ਰਿਸ਼ਟੀਕੋਣਾਂ ਤੇ ਮੁੜ ਵਿਚਾਰ ਕਰ ਸਕਣਗੇ।”

– ਮਾਈਕਲ ਪਲੇਸ਼ੀ (Michael Paleschi), ਰੀਜਨਲ ਕਾਉਂਸਲਰ, ਵਾਰਡਸ 2 ਅਤੇ 6; ਕੋ-ਲੀਡ, ਮੇਅਰਸ ਕੋਵਿਡ-19 ਇਕੋਨੋਮਿਕ ਸਪੋਰਟ ਟਾਸਕ ਫੋਰਸ

“ਹਮੇਸ਼ਾ ਦੀ ਤਰ੍ਹਾਂ, ਸਾਡਾ ਸਟਾਫ, ਸਾਡੇ ਨਿਵਾਸੀਆਂ ਅਤੇ ਕਾਰੋਬਾਰੀ ਭਾਈਚਾਰੇ ਨੂੰ ਸੇਵਾ ਦੇਣ ਵਿੱਚ ਮਦਦ ਲਈ ਭਾਈਵਾਲੀਆਂ ਦਾ ਨਿਰਮਾਣ ਕਰਨ ਅਤੇ ਪ੍ਰਗਤੀਸ਼ੀਲ, ਨਵੇਂ ਦ੍ਰਿਸ਼ਟੀਕੋਣ ਲਾਗੂ ਕਰਨ ਲਈ ਵਚਨਬੱਧ ਹੈ। ਸ਼ੋਪਹੋਅਰ ਸਾਡੇ ਸੰਗਠਨ ਅਤੇ ਸਾਡੇ ਲੋਕਲ ਕਾਰੋਬਾਰੀਆਂ ਅਤੇ ਕਲਾਕਾਰਾਂ ਲਈ ਬੇਹੱਦ ਢੁੱਕਵਾਂ ਪ੍ਰੋਗਰਾਮ ਹੈ।”

– ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)